

ਬ੍ਰੈਂਪਟਨ ਦੀ ਰੀਜਨਲ ਕਾਉਂਸਲਰ ਰੋਏਨਾ ਸੈਂਟੋਸ ਨੂੰ ਐਫ.ਸੀ.ਐਮ. ਬੋਰਡ ਵਿੱਚ ਦੁਬਾਰਾ ਚੁਣਿਆ ਗਿਆ

ਬ੍ਰੈਂਪਟਨ, ਓਨਟੈਰੀਓ (7 ਜੂਨ, 2022) – ਅੱਜ ਆਪਣੀ ਸਾਲਾਨਾ ਜਨਰਲ ਮੀਟਿੰਗ (Annual General Meeting) ਵਿੱਚ, ਫੈਡਰੇਸ਼ਨ ਆਫ ਕੈਨੇਡੀਅਨ ਮਿਊਨਿਸਿਪਲਟੀਜ਼ (ਐਫ.ਸੀ.ਐਮ.) (Federation of Canadian Municipalities) (FCM) ਨੇ ਐਲਾਨ ਕੀਤਾ ਕਿ ਬ੍ਰੈਂਪਟਨ ਰੀਜਨਲ ਕਾਉਂਸਲਰ ਰੋਏਨਾ ਸੈਂਟੋਸ (Rowena Santos) ਨੂੰ, 2022 ਤੋਂ 2023 ਤੱਕ ਇੱਕ-ਸਾਲ ਦੀ ਟਰਮ ਲਈ, ਇਸਦੇ ਬੋਰਡ ਆਫ ਡਾਇਰੈਕਟਰਸ ਲਈ ਦੁਬਾਰਾ ਚੁਣਿਆ ਗਿਆ ਹੈ।

ਐਫ.ਸੀ.ਐਮ. (FCM), 1901 ਤੋਂ ਕੈਨੇਡਾ ਦੀ ਮਿਊਨਿਸਿਪਲ ਸਰਕਾਰ ਦੀ ਰਾਸ਼ਟਰੀ ਅਵਾਜ਼ ਰਹੀ ਹੈ। ਇਸਦੇ ਮੈਂਬਰਾਂ ਵਿੱਚ ਪੂਰੇ ਦੇਸ਼ ਦੀਆਂ 2,000 ਤੋਂ ਵੱਧ ਮਿਊਨਿਸਿਪਲਟੀਜ਼ ਸ਼ਾਮਲ ਹਨ, ਜੋ ਸਾਰੇ ਕੈਨੇਡਾ ਵਾਸੀਆਂ ਦੀ 90 ਪ੍ਰਤੀਸ਼ਤ ਅਬਾਦੀ ਦੀ ਨੁਮਾਇੰਦਗੀ ਕਰਦੀਆਂ ਹਨ। ਫੈਡਰੇਸ਼ਨ ਆਫ ਕੈਨੇਡੀਅਨ ਮਿਊਨਿਸਿਪਲਟੀਜ਼ ਦੀ ਸਾਲਾਨਾ ਕਾਨਫਰੰਸ ਅਤੇ ਟ੍ਰੇਡ ਸ਼ੋਅ (Trade Show), 2 ਤੋਂ 5 ਜੂਨ ਤੱਕ ਹਾਈਬ੍ਰਿਡ ਫੋਰਮੈਟ ਵਿੱਚ ਆਯੋਜਿਤ ਕੀਤਾ ਗਿਆ ਸੀ। ਇਸ ਸਾਲ ਦਾ ਥੀਮ, *ਟੂਗੈਥਰ ਫਾਰ ਰਿਕਵਰੀ (Together for Recovery)* ਹੈ, ਜਿਸ ਵਿੱਚ ਮਜ਼ਬੂਤ ਅਤੇ ਸ਼ਮੂਲੀਅਤ ਵਾਲੀ ਬਹਾਲੀ ਲਈ ਸੰਚਾਲਕਾਂ ਵਜੋਂ, ਮਿਊਨਿਸਿਪਲਟੀਜ਼ ਦੀ ਜ਼ਰੂਰੀ ਭੂਮਿਕਾ ਨੂੰ ਮਜ਼ਬੂਤ ਬਣਾਇਆ ਗਿਆ।

ਕਾਨਫਰੰਸ ਵਿੱਚ ਸਿਟੀ ਆਫ ਬ੍ਰੈਂਪਟਨ ਨੂੰ ਮੁੱਖ ਮੁੱਦਿਆਂ ਤੇ ਚਰਚਾ ਕਰਨ ਅਤੇ ਹੇਠਾਂ ਲਿਖੇ ਕੰਮਾਂ ਲਈ ਫੈਡਰਲ ਸਰਕਾਰ (Federal Government) ਤੋਂ ਸਹਿਯੋਗ ਅਤੇ ਫੰਡਿੰਗ ਦੀ ਹਿਮਾਇਤ ਕਰਨ ਦਾ ਮੌਕਾ ਪ੍ਰਦਾਨ ਕੀਤਾ ਗਿਆ ਸੀ:

- ਬਿਹਤਰ ਟ੍ਰਾਂਜ਼ਿਟ ਬਣਾਉਣ ਲਈ ਵਚਨਬੱਧਤਾ;
- ਸਰਗਰਮ ਟ੍ਰਾਂਸਪੋਰਟੇਸ਼ਨ ਇੰਫਰਾਸਟ੍ਰਕਚਰ ਅਤੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਲਈ ਸਥਿਰ ਫੰਡਿੰਗ;
- ਜਲਵਾਯੂ ਸਬੰਧੀ ਬਦਲਾਅ ਗ੍ਰਹਿਣ ਕਰਨ ਅਤੇ ਸਥਿਰਤਾ ਨੂੰ ਅੱਗੇ ਵਧਾਉਣ ਲਈ ਨਿਵੇਸ਼; ਅਤੇ,
- ਆਰਥਿਕ ਵਿਕਾਸ ਅਤੇ ਬਹਾਲੀ, ਨੌਕਰੀਆਂ ਅਤੇ ਵਾਧੇ ਵਿੱਚ ਨਿਵੇਸ਼

ਸਿਟੀ ਦੀ ਹਿਮਾਇਤ ਬਾਰੇ ਹੋਰ ਜਾਣਕਾਰੀ, [ਸਿਟੀ ਆਫ ਬ੍ਰੈਂਪਟਨ ਦੀ ਵੈਬਸਾਈਟ \(City of Brampton's website\)](#) ਤੇ ਉਪਲਬਧ ਹੈ।

ਹਵਾਲੇ

“ਪੂਰੇ ਦੇਸ਼ ਦੇ ਮਿਊਨਿਸਿਪਲ ਲੀਡਰਾਂ ਦੀ ਟੀਮ ਦੇ ਨਾਲ, ਦੂਜੀ ਟਰਮ ਲਈ ਐਫ.ਸੀ.ਐਮ. ਬੋਰਡ ਆਫ ਡਾਇਰੈਕਟਰਸ ਵਜੋਂ ਕੰਮ ਕਰਨਾ ਸਨਮਾਨ ਦੀ ਗੱਲ ਹੈ। ਐਫ.ਸੀ.ਐਮ. ਵਿਖੇ ਅਸੀਂ, ਵਿਚਾਰਾਂ ਨੂੰ ਵੱਧ ਮਜ਼ਬੂਤ ਅਰਥਚਾਰਿਆਂ ਵਿੱਚ ਬਦਲਣ ਅਤੇ ਲੋਕਾਂ ਨੂੰ ਬਿਹਤਰ ਜ਼ਿੰਦਗੀਆਂ ਦੇਣ ਲਈ, ਭਾਈਵਾਲੀਆਂ ਨੂੰ ਮਜ਼ਬੂਤ ਬਣਾ ਰਹੇ ਹਾਂ, ਅਤੇ ਮੈਂ ਉਹਨਾਂ ਮਹੱਤਵਪੂਰਣ ਤਰਜੀਹਾਂ ਦੀ ਹਿਮਾਇਤ ਕਰਨਾ ਜਾਰੀ ਰੱਖਾਂਗੀ, ਜੋ ਬ੍ਰੈਂਪਟਨ ਦੇ ਨਿਵਾਸੀਆਂ ਲਈ ਸਭ ਤੋਂ ਵੱਧ ਜ਼ਰੂਰੀ ਹਨ। ਐਫ.ਸੀ.ਐਮ. ਬੋਰਡ ਆਫ ਡਾਇਰੈਕਟਰਸ, ਇਹ ਪਤਾ ਲਗਾਉਣਾ ਜਾਰੀ ਰੱਖੇਗਾ ਕਿ ਸਾਡੀ ਬਹਾਲੀ ਵਿੱਚ, ਸਾਡੇ ਸਹਿਰਾਂ ਅਤੇ ਨਿਵਾਸੀਆਂ ਨੂੰ ਅੱਗੇ ਵਧਣ ਲਈ ਕਿਸ ਚੀਜ਼ ਦੀ ਲੋੜ ਹੈ ਅਤੇ ਸਾਰਿਆਂ ਲਈ ਇੱਕ ਸਥਿਰ, ਮਜ਼ਬੂਤ ਅਤੇ ਬਿਹਤਰ ਭਵਿੱਖ ਬਣਾਵੇਗਾ।”

- ਰੋਏਨਾ ਸੈਂਟੋਸ (Rowena Santos), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5, ਸਿਟੀ ਆਫ ਬ੍ਰੈਂਪਟਨ

“ਬ੍ਰੈਂਪਟਨ ਸਿਟੀ ਕਾਉਂਸਿਲ ਦੇ ਵੱਲੋਂ, ਮੈਂ ਕਾਉਂਸਲਰ ਸੈਨਟੇਸ ਨੂੰ ਇੱਕ ਹੋਰ ਸਾਲ ਲਈ, ਐਫ.ਸੀ.ਐਮ. ਬੋਰਡ ਆਫ ਡਾਇਰੈਕਟਰਸ ਵਜੋਂ ਕੰਮ ਕਰਨ ਲਈ ਚੁਣੇ ਜਾਣ ਤੇ ਵਧਾਈ ਦਿੰਦਾ ਹਾਂ। ਮੈਨੂੰ ਯਕੀਨ ਹੈ ਕਿ ਰੇਏਨਾ ਦਾ ਸੰਚਾਲਨ ਅਤੇ ਵਚਨਬੱਧਤਾ, ਸਾਡੀ ਕਾਉਂਸਿਲ ਵੱਲੋਂ ਕੀਤੇ ਜਾ ਰਹੇ ਕੰਮ ਨੂੰ ਅੱਗੇ ਵਧਾਉਣਾ ਜਾਰੀ ਰੱਖੇਗੀ ਅਤੇ ਇਹ ਯਕੀਨੀ ਬਣਾਵੇਗੀ ਕਿ ਬ੍ਰੈਂਪਟਨ ਅਤੇ ਪੀਲ ਰੀਜਨ ਦੇ ਨਿਵਾਸੀਆਂ ਦੀ ਅਵਾਜ਼ ਸੁਣੀ ਜਾਂਦੀ ਹੈ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 70,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਸਿਟੀ ਆਫ ਬ੍ਰੈਂਪਟਨ ਮਲਟੀਕਲਚਰਲ ਮੀਡੀਆ

multiculturalmedia@brampton.ca